

Barclays Cycle Hire



1. Barclays Cycle Hire ਕੀ ਹੈ?

ਸਾਈਕਲਿੰਗ ਲੰਡਨ ਵਿੱਚ ਇੱਕ ਤੋਂ ਦੂਜੀ ਥਾਂ ਜਾਣ ਦਾ ਇੱਕ ਸਾਨਦਾਰ ਢੰਗ ਹੈ - ਇਹ ਤੇਜ਼, ਸਹੂਲਤਕਾਰੀ, ਵਾਤਾਵਰਣ ਪੱਖੀ ਹੈ ਅਤੇ ਤੁਹਾਨੂੰ ਨਜ਼ਾਰਿਆਂ ਦੇ ਹੋਰ ਨੇੜੇ ਹੋਣ ਦਾ ਮੌਕਾ ਦਿੰਦਾ ਹੈ। ਇਹੀ ਨਹੀਂ, ਸਾਡੀ ਨਵੀਂ ਯੋਜਨਾ ਪੈਸੇ ਦੀ ਸਾਨਦਾਰ ਕੀਮਤ ਹੈ।

Barclays Cycle Hire (ਬਾਰਕਲੇਜ਼ ਸਾਈਕਲ ਹਾਇਰ) ਕੇਂਦਰੀ ਲੰਡਨ ਵਿੱਚ ਛੋਟੀਆਂ ਯਾਤਰਾਵਾਂ ਲਈ ਸਾਡੀ ਨਵੀਂ ਸੈਲਫ਼ ਸਰਵਿਸ (ਆਪਣੀ ਮਦਦ ਆਪ ਕਰਨ ਵਾਲੀ), ਸਾਈਕਲ ਸਾਂਝੀ ਕਰਨ ਵਾਲੀ ਜਨਤਕ ਯੋਜਨਾ ਹੈ। ਲੰਡਨ ਨੂੰ ਸਾਈਕਲ ਚਲਾਉਣ ਲਈ ਅਨੁਕੂਲ ਸ਼ਹਿਰ ਬਣਾਉਣ ਵਿੱਚ ਮਦਦ ਲਈ ਇਹ ਸਾਡੀ ਯੋਜਨਾ ਦਾ ਹਿੱਸਾ ਹੈ।

ਸ਼ਹਿਰ ਭਰ ਵਿੱਚ ਤਕਰੀਬਨ 400 ਡੋਕਿੰਗ ਸਟੇਸ਼ਨਾਂ ਤੋਂ ਤੁਸੀਂ, ਸਾਰਾ ਸਾਲ, ਦਿਨ ਦੇ 24 ਘੰਟੇ 6,000 ਸਾਈਕਲਾਂ ਵਿੱਚੋਂ ਸਾਈਕਲ ਕਿਰਾਏ 'ਤੇ ਲੈ ਸਕਦੇ ਹੋ। ਜਦੋਂ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚਦੇ ਹੋ, ਤਾਂ ਬਸ ਸਭ ਤੋਂ ਨੇੜਲੇ ਡੋਕਿੰਗ ਸਟੇਸ਼ਨ 'ਤੇ ਸਾਈਕਲ ਨੂੰ ਰੀ-ਡੋਕ ਕਰ ਦਿਓ।

ਇਸਦੇ ਲਈ ਕੋਈ ਬੁਕਿੰਗ ਨਹੀਂ ਹੁੰਦੀ, ਬਸ ਸਾਈਕਲ ਲਓ ਅਤੇ ਚਲਾਓ।

ਸਾਈਕਲਾਂ ਲੈਣ ਲਈ ਤੁਸੀਂ ਥੋੜ੍ਹੀ ਜਿਹੀ ਪਹੁੰਚ ਫੀਸ, ਅਤੇ ਵਰਤੋਂ ਲਈ ਫੀਸ ਦਾ ਭੁਗਤਾਨ ਕਰਦੇ ਹੋ ਜੋ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਦੇਰ ਸਾਈਕਲ ਚਲਾਉਂਦੇ ਹੋ - 30 ਮਿੰਟ ਤੋਂ ਘੱਟ ਸਮੇਂ ਵਾਲੀਆਂ ਸਾਰੀਆਂ ਯਾਤਰਾਵਾਂ ਵਰਤੋਂ ਦੇ ਖਰਚਿਆਂ ਤੋਂ ਮੁਕਤ ਹੁੰਦੀਆਂ ਹਨ।

ਆਪਣੀ ਪਹੁੰਚ ਖਰੀਦਣ ਦੇ ਦੋ ਤਰੀਕੇ ਹਨ:

- tfl.gov.uk/barclayscyclehire 'ਤੇ ਇੱਕ ਮੈਂਬਰ (Member) ਵਜੋਂ ਸਾਈਨ-ਅੱਪ ਕਰੋ

ਜਾਂ

- ਕਿਸੇ ਵੀ Barclays Cycle Hire ਟਰਮਿਨਲ 'ਤੇ, ਜਾਂ tfl.gov.uk/barclayscyclehire 'ਤੇ ਆਨਲਾਈਨ ਕਦੇ ਕਦਾਈਂ ਵਾਲੇ/ਅਸਥਾਈ ਪ੍ਰਯੋਗਕਰਤਾ (Occasional/Casual User) ਵਜੋਂ ਪਹੁੰਚ ਖਰੀਦੋ

2. ਇਹ ਕਿਵੇਂ ਕੰਮ ਕਰਦਾ ਹੈ?

ਮੈਂਬਰ

- ਕਿਸੇ ਡੌਕਿੰਗ ਪੋਇੰਟ 'ਤੇ ਪਹੁੰਚੇ ਜਿੱਥੇ ਕੋਈ ਬੱਤੀਆਂ ਨਾ ਜਗਦੀਆਂ ਹੋਣ
- ਡੌਕਿੰਗ ਪੋਇੰਟ ਦੇ ਕੁੰਜੀ ਵਾਲੇ ਸਲੋਟ (ਖਾਨੇ) ਵਿੱਚ ਆਪਣੀ ਮੈਂਬਰਸ਼ਿਪ ਕੁੰਜੀ ਪਾਓ
- ਜਦੋਂ ਤੁਹਾਡੇ ਖਾਤੇ ਦੀ ਪੁਸ਼ਟੀ ਕੀਤੀ ਜਾ ਰਹੀ ਹੋਵੇਗੀ ਉਦੋਂ ਐਂਬਰ (ਭੂਰੇਪਣ 'ਚ ਪੀਲੇ) ਰੰਗ ਦੀ ਬੱਤੀ ਜਗੇਗੀ
- ਹਰੀ ਬੱਤੀ ਜਗਦੀ ਹੈ: ਤਾਂ ਆਪਣੇ ਸਾਈਕਲ ਨੂੰ ਅਨਡੋਕ ਕਰੋ ਅਤੇ ਚਲ ਪਓ
- ਆਪਣੀ ਯਾਤਰਾ ਦੇ ਖਤਮ ਹੋਣ 'ਤੇ ਕਿਸੇ ਵੀ ਡੌਕਿੰਗ ਸਟੇਸ਼ਨ 'ਤੇ ਸਾਈਕਲ ਨੂੰ ਰੀ-ਡੋਕ ਕਰ ਦਿਓ ਅਤੇ ਇਹ ਯਕੀਨੀ ਬਣਾਓ ਕਿ ਡੌਕਿੰਗ ਪੋਇੰਟ ਦੀ ਬੱਤੀ ਹਰੀ ਹੋ ਜਾਵੇ



ਕਦੇ-ਕਦਾਈਂ ਵਾਲੇ/ਅਸਥਾਈ ਪ੍ਰਯੋਗਕਰਤਾ

- ਆਪਣੀ ਪਹੁੰਚ ਫ੍ਰੀਸ ਆਨਲਾਈਨ ਜਾਂ ਡੌਕਿੰਗ ਸਟੇਸ਼ਨ ਦੇ ਟਰਮਿਨਲ 'ਤੇ ਖਰੀਦੋ
- ਆਪਣੀ ਪਸੰਦ ਦੇ ਡੌਕਿੰਗ ਸਟੇਸ਼ਨ 'ਤੇ ਜਾਓ ਅਤੇ ਟਰਮਿਨਲ ਸਕ੍ਰੀਨ 'ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
- ਤੁਹਾਨੂੰ 5 ਅੰਕਾਂ ਦਾ ਸਾਈਕਲ ਰਿਲੀਜ਼ ਕੋਡ ਜਾਰੀ ਕੀਤਾ ਜਾਵੇਗਾ
- ਕਿਸੇ ਅਜਿਹੇ ਡੌਕਿੰਗ ਪੋਇੰਟ 'ਤੇ, ਜਿੱਥੇ ਕੋਈ ਬੱਤੀ ਨਾ ਜਗਦੀ ਹੋਵੇ, ਸਾਈਕਲ ਨੂੰ ਛੁਡਾਉਣ (ਰਿਲੀਜ਼ ਕਰਨ) ਲਈ ਪੈਡ ਦੇ ਉੱਪਰ ਇਸ ਕੋਡ ਨੂੰ ਦਰਜ ਕਰੋ
- ਜਦੋਂ ਕੋਡ ਦੀ ਪੁਸ਼ਟੀ ਕੀਤੀ ਜਾ ਰਹੀ ਹੋਵੇਗੀ ਤਾਂ ਐਂਬਰ (ਭੂਰੇਪਣ 'ਚ ਪੀਲੇ) ਰੰਗ ਦੀ ਬੱਤੀ ਜਗੇਗੀ



- ਹਰੀ ਬੱਤੀ ਜਗਦੀ ਹੈ: ਆਪਣੀ ਸਾਈਕਲ ਨੂੰ ਅਨਡੋਕ ਕਰੋ ਅਤੇ ਚੱਲ ਪਓ
- ਆਪਣੀ ਯਾਤਰਾ ਦੇ ਖਤਮ ਹੋਣ 'ਤੇ ਸਾਈਕਲ ਨੂੰ ਰੀ-ਡੋਕ ਕਰ ਦਿਓ ਅਤੇ ਯਕੀਨੀ ਬਣਾਓ ਕਿ ਬੱਤੀ ਹਰੀ ਹੋ ਜਾਂਦੀ ਹੈ

ਜੇ ਤੁਹਾਡਾ ਸਭ ਤੋਂ ਨੇੜਲਾ ਡੌਕਿੰਗ ਸਟੇਸ਼ਨ ਭਰਿਆ ਹੋਵੇ, ਤਾਂ ਟਰਮਿਨਲ ਤੁਹਾਨੂੰ ਕਿਸੇ ਹੋਰ ਨੇੜਲੇ ਡੌਕਿੰਗ ਸਟੇਸ਼ਨ 'ਤੇ ਭੇਜੇਗਾ।

ਜੇ ਤੁਸੀਂ ਚਾਹੋ ਤਾਂ ਰਸੀਦ ਜਾਂ ਯਾਤਰਾ ਦੇ ਰਿਕਾਰਡ ਦੀ ਬੇਨਤੀ ਕਰ ਸਕਦੇ ਹੋ।

ਮੁਰੰਮਤਾਂ

ਅਸੀਂ ਸਕੀਮ ਵਿੱਚ ਸ਼ਾਮਲ ਸਾਈਕਲਾਂ ਦੀ ਬਾਕਾਇਦਾ ਜਾਂਚ ਅਤੇ ਮੁੜ-ਵੰਡ ਕਰਾਂਗੇ ਅਤੇ ਜਿਹਨਾਂ ਸਾਈਕਲਾਂ ਦੀ ਮੁਰੰਮਤ ਕਰਨ ਦੀ ਲੋੜ ਹੈ ਉਹਨਾਂ ਨੂੰ ਬਦਲ ਦਿਆਂਗੇ। ਜੇ ਤੁਹਾਡੀ ਸਾਈਕਲ ਟੁੱਟ ਜਾਂਦੀ ਹੈ, ਤਾਂ ਇਸਨੂੰ ਸਭ ਤੋਂ ਨੇੜਲੇ ਡੌਕਿੰਗ ਪੋਇੰਟ 'ਤੇ ਵਾਪਸ ਕਰ ਦਿਓ ਅਤੇ ਨੁਕਸ (fault) ਬਟਨ ਨੂੰ ਦਬਾਓ।



3. ਇਸਦਾ ਕਿੰਨਾ ਖਰਚਾ ਆਉਂਦਾ ਹੈ?

ਸਾਈਕਲ ਕਿਰਾਏ 'ਤੇ ਲੈਣ ਲਈ ਤੁਹਾਨੂੰ ਇਹ ਭੁਗਤਾਨ ਕਰਨਾ ਪਵੇਗਾ

ਪਹੁੰਚ ਫ਼ੀਸ	
ਜਿਸ ਨਾਲ ਤੁਸੀਂ ਯੋਜਨਾ ਦੀ ਵਰਤੋਂ ਇਸ ਮਿਆਦ ਲਈ ਕਰ ਸਕਦੇ ਹੋ	
24 ਘੰਟੇ	£1
7 ਦਿਨ	£5
1 ਸਾਲ (ਸਿਰਫ਼ ਯੋਜਨਾ ਦੇ ਮੈਂਬਰਾਂ ਲਈ)	£45
ਤੁਸੀਂ ਆਪਣੀ ਚੁਣੀ ਹੋਈ ਪਹੁੰਚ ਮਿਆਦ ਦੇ ਅੰਦਰ ਜਿੰਨੀਆਂ ਚਾਹੋ ਸੈਰਾਂ ਕਰ ਸਕਦੇ ਹੋ।	
ਦੂਜੇ ਖਰਚੇ	
ਦੇਰੀ ਨਾਲ ਵਾਪਸੀ ਦਾ ਖਰਚਾ	£150
ਨੁਕਸਾਨ ਦਾ ਖਰਚਾ	£300 ਤੱਕ
ਵਾਪਸ ਨਾ ਕਰਨ ਦਾ ਖਰਚਾ	£300

ਮੈਂਬਰਾਂ ਅਤੇ ਕਦੇ-ਕਦਾਈਂ ਵਾਲੇ/ਅਸਥਾਈ ਪ੍ਰਯੋਗਕਰਤਾਵਾਂ ਦੋਵਾਂ ਲਈ ਹੀ ਸਭ ਫ਼ੀਸਾਂ ਅਤੇ ਖਰਚੇ ਇੱਕੋ ਜਿਹੇ ਹਨ।

ਭੁਗਤਾਨ ਚੋਣਾਂ

Visa (ਵੀਜ਼ਾ) ਜਾਂ MasterCard (ਮਾਸਟਰਕਾਰਡ) ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਨਾਲ, ਮੈਂਬਰ ਪਹੁੰਚ ਨੂੰ ਆਨਲਾਈਨ ਖਰੀਦ ਸਕਦੇ ਹਨ, ਅਤੇ ਅਸਥਾਈ ਪ੍ਰਯੋਗਕਰਤਾ ਜਾਂ ਤਾਂ ਆਨਲਾਈਨ ਜਾਂ ਕਿਸੇ ਟਰਮਿਨਲ 'ਤੇ ਪਹੁੰਚ ਖਰੀਦ ਸਕਦੇ ਹਨ।

ਕੀਤੀ ਗਈ ਵਰਤੋਂ ਦੇ ਖਰਚੇ ਤੁਹਾਡੀ ਪਹੁੰਚ ਮਿਆਦ ਦੇ ਖਤਮ ਹੋਣ 'ਤੇ ਜਾਂ ਇਸਦੇ £50 ਦੇ ਵੱਧ-ਵੱਧ ਵਰਤੋਂ ਦੇ ਖਰਚੇ 'ਤੇ ਪਹੁੰਚ ਜਾਣ 'ਤੇ, ਤੁਹਾਡੇ ਖਾਤੇ ਤੋਂ ਕੱਟ ਲਏ ਜਾਣਗੇ।

ਟਰਮਿਨਲ ਨਕਦ ਅਦਾਇਗੀਆਂ ਜਾਂ Oyster ਕਾਰਡਾਂ ਨੂੰ ਪ੍ਰਵਾਨ ਨਹੀਂ ਕਰਦੇ।



ਵਰਤੋਂ ਦਾ ਖਰਚਾ	
30 ਮਿੰਟ ਤੱਕ	ਮੁਫ਼ਤ
ਫੇਰ	
1 ਘੰਟੇ ਤੱਕ	£1
1 ਘੰਟੇ ਅਤੇ 30 ਮਿੰਟ ਤੱਕ	£4
2 ਘੰਟੇ ਤੱਕ	£6
2 ਘੰਟੇ ਅਤੇ 30 ਮਿੰਟ ਤੱਕ	£10
3 ਘੰਟੇ ਤੱਕ	£15
6 ਘੰਟੇ ਤੱਕ	£35
24 ਘੰਟੇ ਤੱਕ (ਵੱਧ-ਵੱਧ ਵਰਤੋਂ ਫ਼ੀਸ)	£50

ਹਰ ਯਾਤਰਾ ਦੇ ਪਹਿਲੇ 30 ਮਿੰਟ ਮੁਫ਼ਤ ਹੁੰਦੇ ਹਨ। ਉਸਤੋਂ ਬਾਅਦ ਤੁਸੀਂ, ਸਾਈਕਲ ਲੈਣ ਦੇ ਸਮੇਂ ਤੋਂ ਲੈ ਕੇ ਵਾਪਸ ਕਰਨ ਦੇ ਸਮੇਂ ਤੱਕ, ਦੇ ਹਿਸਾਬ ਨਾਲ ਲਗਾਏ ਗਏ ਵਰਤੋਂ ਦੇ ਖਰਚੇ ਦਾ ਭੁਗਤਾਨ ਕਰੋਗੇ।

ਪਹੁੰਚ ਖਰੀਦਣ ਲਈ ਲਾਜ਼ਮੀ ਹੈ ਕਿ ਤੁਸੀਂ 18 ਸਾਲ ਜਾਂ ਵੱਧ ਉਮਰ ਦੇ ਹੋਵੋ, ਭਾਵੇਂ ਕਿ 14 ਸਾਲ ਅਤੇ ਇਸਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਸਾਈਕਲਾਂ ਦੀ ਵਰਤੋਂ ਕਰ ਸਕਦਾ ਹੈ ਅਤੇ ਚਾਬੀ ਰੱਖ ਸਕਦਾ ਹੈ। ਤੁਸੀਂ ਆਪਣੀ ਪਹੁੰਚ ਦੀ ਮਿਆਦ ਦੇ ਦੌਰਾਨ ਜਿੰਨੀ ਵਾਰੀ ਚਾਹੋ ਸਾਈਕਲ ਲੈ ਸਕਦੇ ਹੋ।



ਸੁਝਾਅ: ਜੇ ਤੁਸੀਂ ਇੱਕ ਤੋਂ ਵੱਧ ਯਾਤਰਾਵਾਂ ਕਰਦੇ ਹੋ ਜੋ ਸਾਰੀਆਂ ਹੀ 30 ਤੋਂ ਘੱਟ ਮਿੰਟ ਦੀਆਂ ਹਨ, ਤਾਂ ਤੁਸੀਂ £1 ਵਿੱਚ ਸਾਰਾ ਦਿਨ ਸਾਈਕਲ 'ਤੇ ਘੁੰਮ ਸਕਦੇ ਹੋ।

4. ਮੈਂਬਰ ਬਣਨ ਦੇ ਕੀ ਲਾਭ ਹਨ?

Barclays Cycle Hire ਦੇ ਮੈਂਬਰ ਵਜੋਂ ਰਜਿਸਟਰ ਹੋਣ ਦੇ ਕਈ ਲਾਭ ਹਨ:

- 24 ਘੰਟੇ, 7 ਦਿਨ, ਜਾਂ ਸਾਲਾਨਾ ਪਹੁੰਚ ਮਿਆਦਾਂ ਚੁਣੋ
- ਸਾਈਕਲਾਂ ਤੱਕ ਫੌਰੀ ਅਤੇ ਸੌਖੀ ਪਹੁੰਚ ਲਈ ਇੱਕ ਕੁੰਜੀ ਪ੍ਰਾਪਤ ਕਰੋ। ਟਰਮਿਨਲ 'ਤੇ ਕਤਾਰ ਵਿੱਚ ਲੱਗਣ ਦੀ ਲੋੜ ਨਹੀਂ, ਬਸ ਅਨਡੌਕ ਕਰੋ ਅਤੇ ਜਾਓ
- ਪਰਿਵਾਰ ਅਤੇ ਦੋਸਤਾਂ ਨੂੰ ਉਹਨਾਂ ਦੀ ਆਪਣੀ ਪਹੁੰਚ ਅਤੇ ਕੁੰਜੀਆਂ ਮੁਹੱਈਆ ਕਰੋ (3 ਵਾਧੂ ਪ੍ਰਯੋਗਕਰਤਾਵਾਂ ਤੱਕ)
- ਪਹੁੰਚ ਫ਼ੀਸ ਦੇ ਸਵੈਚਲ-ਨਵੀਨੀਕਰਣ (automatic access fee renewal) ਦੀ ਚੋਣ ਕਰੋ, ਤਾਂ ਕਿ ਤੁਹਾਡੀ ਪਹੁੰਚ ਦੀ ਮਿਆਦ ਕਦੇ ਵੀ ਨਾ ਪੂਰੇ
- ਡਾਇਰੈਕਟ ਡੈਬਿਟ ਅਤੇ ਭੁਗਤਾਨ ਕਾਰਡ ਚੋਣਾਂ ਵਿੱਚੋਂ ਚੋਣ ਕਰੋ
- ਆਪਣੇ ਖਾਤੇ ਅਤੇ ਗਤੀਵਿਧੀਆਂ ਦਾ ਸੰਚਾਲਨ ਆਨਲਾਈਨ ਕਰੋ

ਸਾਲਾਨਾ ਪਹੁੰਚ

ਸਿਰਫ਼ £45 ਵਿੱਚ ਤੁਸੀਂ ਸਾਲ ਦੇ ਹਰ ਦਿਨ ਯੋਜਨਾ ਦੀ ਵਰਤੋਂ ਕਰ ਸਕਦੇ ਹੋ। ਜੇ ਤੁਸੀਂ Barclays Cycle Hire ਦੀ ਬਾਕਾਇਦਾ ਵਰਤੋਂ ਕਰਦੇ ਹੋ, ਤਾਂ ਇਹ 24 ਘੰਟਿਆਂ ਜਾਂ 7 ਦਿਨ ਦੀ ਪਹੁੰਚ 'ਤੇ ਬੜੀ ਵੱਡੀ ਬਚਤ ਹੈ।

ਮੈਂਬਰਸ਼ਿਪ ਕੁੰਜੀ

ਆਪਣੀ ਮੈਂਬਰਸ਼ਿਪ ਕੁੰਜੀ ਲਈ ਸਿਰਫ਼ ਇੱਕ ਵਾਰ £3 ਫ਼ੀਸ ਦਾ ਭੁਗਤਾਨ ਕਰੋ ਜਿਸ ਨਾਲ ਤੁਸੀਂ ਕਿਸੇ ਟਰਮਿਨਲ ਦੀ ਵਰਤੋਂ ਦੀ ਲੋੜ ਬਗ਼ੈਰ ਸਾਈਕਲ ਲੈ ਸਕਦੇ ਹੋ।



5. ਸੁਰੱਖਿਆ, ਸਿਖਲਾਈ ਅਤੇ ਖੁਦ ਸਾਈਕਲ ਬਾਰੇ ਕੀ?

ਜੇ ਤੁਸੀਂ ਕੇਂਦਰੀ ਲੰਡਨ ਵਿੱਚ ਸਾਈਕਲ ਚਲਾਉਣ ਲਈ ਨਵੇਂ ਹੋ ਜਾਂ ਇਹ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਸਿੱਖੇ ਹੋਏ ਨੂੰ ਦੁਹਰਾਉਣ ਨਾਲ ਲਾਭ ਮਿਲੇਗਾ, ਤਾਂ ਤੁਸੀਂ ਕੁਝ ਸਾਈਕਲ ਸਿਖਲਾਈ ਰਾਹੀਂ ਸੱਚਮੁੱਚ ਆਪਣੇ ਆਤਮ-ਵਿਸ਼ਵਾਸ ਨੂੰ ਹੱਲਾਸ਼ੇਰੀ ਦੇ ਸਕਦੇ ਹੋ।

ਸਿਖਲਾਈ

ਸਾਈਕਲ ਸਿਖਲਾਈ ਇਹ ਯਕੀਨੀ ਬਣਾਉਣ ਦਾ ਇੱਕ ਸ਼ਾਨਦਾਰ ਢੰਗ ਹੈ ਕਿ ਤੁਹਾਡੇ ਕੋਲ ਲੰਡਨ ਵਿੱਚ ਸਾਈਕਲ ਚਲਾਉਣ ਦਾ ਅਨੰਦ ਮਾਣਨ ਦੇ ਹੁਨਰ ਅਤੇ ਆਤਮ-ਵਿਸ਼ਵਾਸ ਹਨ। ਅਸੀਂ ਬਾਲਗਾਂ ਲਈ ਮੁਫ਼ਤ ਜਾਂ ਆਰਥਿਕ ਸਹਾਇਤਾ ਪ੍ਰਾਪਤ ਸਿਖਲਾਈ ਮੁਹੱਈਆ ਕਰਨ ਲਈ ਸਾਰੇ ਲੰਡਨ ਬਰੌਜ਼ ਨਾਲ ਕੰਮ ਕਰਦੇ ਹਾਂ।

ਤੁਹਾਡੇ ਬਰੋ ਤੋਂ ਸਥਾਨਕ ਪੱਧਰ 'ਤੇ ਸਿਖਲਾਈ ਉਪਲਬਧ ਹੈ ਅਤੇ ਯੋਗਤਾ ਪ੍ਰਾਪਤ ਨੈਸ਼ਨਲ ਸਟੈਂਡਰਡਸ (National Standards) ਇੰਸਟ੍ਰਕਟਰਾਂ ਦੁਆਰਾ ਦਿੱਤੀ ਜਾਂਦੀ ਹੈ।

ਤੁਸੀਂ tfl.gov.uk/cycletraining 'ਤੇ ਉਸ ਬਰੋ ਵਿੱਚ ਸਾਈਕਲ ਸਿਖਲਾਈ ਲੱਭ ਸਕਦੇ ਹੋ ਜਿੱਥੇ ਤੁਸੀਂ ਰਹਿੰਦੇ, ਕੰਮ ਕਰਦੇ ਜਾਂ ਪੜ੍ਹਦੇ ਹੋ।

ਤੁਹਾਨੂੰ ਸਾਡੇ ਆਚਾਰ ਜ਼ਾਬਤੇ (ਕੋਡ ਆਫ਼ ਕੰਡਕਟ) ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਹਰ ਵਿਅਕਤੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਸਕੇ।

ਸਾਈਕਲਾਂ

ਸਾਈਕਲਾਂ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ ਉਹਨਾਂ ਨੂੰ ਚੋਰੀ ਹੋਣ ਜਾਂ ਨੁਕਸਾਨੇ ਜਾਣ ਤੋਂ ਰੋਕਦੀਆਂ ਹਨ। ਹੈਲਮਟ ਅਤੇ ਤਾਲੇ ਨਹੀਂ ਪ੍ਰਦਾਨ ਕੀਤੇ ਜਾਂਦੇ। ਜਦੋਂ ਤੁਸੀਂ ਬਾਹਰ ਹੁੰਦੇ ਅਤੇ ਘੁੰਮਦੇ ਹੋ ਤਾਂ ਆਪਣੀ ਸਾਈਕਲ ਨੂੰ ਸੁਰੱਖਿਅਤ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਜੇ ਤੁਸੀਂ ਇਸਨੂੰ ਨਹੀਂ ਚਲਾ ਰਹੇ ਹੋ, ਤਾਂ ਇਸਨੂੰ ਡੋਕ ਕਰ ਦਿਓ।



Barclays Cycle Hire ਪ੍ਰਯੋਗਕਰਤਾਵਾਂ ਦਾ ਆਚਾਰ ਜ਼ਾਬਤਾ

ਆਪਣੀ ਸਾਈਕਲ ਸਵਾਰੀ ਦਾ ਅਨੰਦ ਮਾਣਨ ਅਤੇ ਲੰਡਨ ਦਾ ਅਨੰਦ ਮਾਣਨ ਵਿੱਚ ਤੁਹਾਡੀ ਮਦਦ ਕਰਨ ਲਈ

✓ ਕਰਨਯੋਗ ਗੱਲਾਂ

1. ਦੂਜੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਚੁਕੰਨੇ ਰਹੋ ਅਤੇ ਆਪਣੇ ਇਰਾਦੇ ਦਿਖਾਉਣ ਲਈ ਹੱਥਾਂ ਨਾਲ ਸਪਸ਼ਟ ਸੰਕੇਤ ਦਿਓ
2. ਲਾਰੀਆਂ ਦੇ ਆਸ-ਪਾਸ ਚੁਕੰਨੇ ਰਹੋ ਅਤੇ ਕਦੇ ਵੀ ਟ੍ਰੈਫਿਕ ਬੱਤੀਆਂ ਤੋਂ ਐਨ ਪਹਿਲਾਂ, ਜਾਂ ਬੱਤੀਆਂ 'ਤੇ ਖੱਬਿਓ ਉਹਨਾਂ ਤੋਂ ਅੱਗੇ ਨਾ ਲੰਘੋ
3. ਜਦੋਂ ਵੀ ਸੰਭਵ ਹੋਵੇ ਸਾਈਕਲ ਲਈ ਨਿਯਤ ਕੀਤੇ ਰਸਤਿਆਂ ਦੀ ਵਰਤੋਂ ਕਰਨ ਬਾਰੇ ਸੋਚੋ
4. ਰਾਤ ਸਮੇਂ ਪਰਾਵਰਤੀ ਜਾਂ ਫਲੋਰੋਸੈਂਟ ਕਪੜੇ ਪਹਿਨ ਕੇ ਆਪਣੇ ਆਪ ਨੂੰ ਦਿੱਸਣ ਯੋਗ ਬਣਾਓ
5. ਇਹ ਦੇਖੋ ਕਿ ਸਾਈਕਲ ਸੜਕ 'ਤੇ ਚੱਲਣਯੋਗ ਹੋਵੇ (ਟਾਇਰ, ਬ੍ਰੇਕਾਂ, ਕਾਠੀ, ਘੰਟੀ)
6. ਚੋਰੀ ਤੋਂ ਬਚਣ ਲਈ ਇਹ ਜ਼ਰੂਰ ਯਕੀਨੀ ਬਣਾਓ ਕਿ ਸਾਈਕਲ ਨੂੰ ਸਹੀ ਢੰਗ ਨਾਲ ਕਿਸੇ ਡੋਕਿੰਗ ਪੋਇੰਟ 'ਤੇ ਡੋਕ ਕੀਤਾ ਜਾਵੇ
7. ਲਾਪਰਵਾਹੀ ਨਾਲ ਛੱਡੀਆਂ ਸਾਈਕਲਾਂ ਦੀ ਸੂਚਨਾ ਕੰਟੈਕਟ ਸੈਂਟਰ (Contact Centre) (0845 026 3630) ਨੂੰ ਕਾਲ ਕਰਕੇ ਜ਼ਰੂਰ ਦਿਓ
8. ਸਾਈਕਲ ਸਿਖਲਾਈ ਬਾਰੇ ਹੋਰ ਜਾਣਕਾਰੀ ਲੈਣ ਲਈ tfl.gov.uk/cycletraining 'ਤੇ ਜਾਓ
9. ਦਿ ਹਾਈਵੇਅ ਕੋਡ (The Highway Code) ਦੇ ਨਿਯਮਾਂ ਦੀ ਹਮੇਸ਼ਾ ਪਾਲਣਾ ਕਰੋ (direct.gov.uk/highwaycode)
10. ਸਾਈਕਲ ਹੈਲਮਟ ਪਹਿਨਣ 'ਤੇ ਵਿਚਾਰ ਕਰੋ



✗ ਨਾ ਕਰਨਯੋਗ ਗੱਲਾਂ

11. ਲਾਲ ਟ੍ਰੈਫਿਕ ਬੱਤੀਆਂ ਨੂੰ ਨਾ ਟੱਪੋ - ਇਹ ਖਤਰਨਾਕ ਅਤੇ ਗੈਰਕਾਨੂੰਨੀ ਹੈ
12. ਫੁਟਪਾਥ 'ਤੇ ਸਾਈਕਲ ਨਾ ਚਲਾਓ ਜਦੋਂ ਤੱਕ ਇਸ 'ਤੇ ਸਾਂਝੀ ਵਰਤੋਂ ਵਾਲੇ ਰਸਤੇ ਦਾ ਸੰਕੇਤ ਨਾ ਦਿੱਤਾ ਹੋਵੇ
13. ਇਕਤਰਫਾ ਟ੍ਰੈਫਿਕ ਵਾਲੀਆਂ ਸੜਕਾਂ 'ਤੇ ਗਲਤ ਪਾਸਿਓਂ ਸਾਈਕਲ ਨਾ ਚਲਾਓ ਜਦੋਂ ਤੱਕ ਇਸ 'ਤੇ ਸਾਈਕਲ ਚਲਾਉਣ ਵਾਲਿਆਂ ਲਈ ਦੋਤਰਫਾ ਰਾਹ ਦਾ ਨਿਸ਼ਾਨ ਨਾ ਲੱਗਾ ਹੋਵੇ
14. ਉਦੋਂ ਤੱਕ ਓਵਰਟੇਕ ਨਾ ਕਰੋ ਜਦੋਂ ਤੱਕ ਚੌਖੀ ਥਾਂ ਨਾ ਹੋਵੇ ਅਤੇ ਅਜਿਹਾ ਕਰਨਾ ਸੁਰੱਖਿਅਤ ਹੋਵੇ
15. ਸਾਈਕਲ ਚਲਦੇ ਵਾਹਨਾਂ ਦੇ ਬਹੁਤੀ ਨੇੜੇ ਨਾ ਚਲਾਓ
16. ਪਾਰਕ ਕੀਤੀਆਂ ਕਾਰਾਂ ਦੇ ਬਹੁਤੀ ਨੇੜਿਓ ਨਾ ਜਾਓ, ਜੇ ਕਿਤੇ ਦਰਵਾਜ਼ੇ ਅਚਾਨਕ ਖੋਲ੍ਹੇ ਜਾਂਦੇ ਹਨ
17. ਸਾਈਕਲ ਚਲਾਉਂਦੇ ਸਮੇਂ ਮੋਬਾਈਲ ਫੋਨ ਜਾਂ ਈਅਰਫੋਨ ਦੀ ਵਰਤੋਂ ਨਾ ਕਰੋ
18. ਜਦੋਂ ਅਲਕੋਹਲ ਜਾਂ ਨਸ਼ੀਲੀਆਂ ਵਸਤਾਂ ਦੇ ਅਸਰ ਹੇਠ ਹੋਵੋ ਤਾਂ ਸਾਈਕਲ ਨਾ ਚਲਾਓ
19. ਕਿਰਾਏ 'ਤੇ ਲਈ ਹੋਈ ਸਾਈਕਲ ਨੂੰ ਇਕੱਲਿਆਂ ਨਾ ਛੱਡੋ - ਜੇ ਤੁਸੀਂ ਇਸਨੂੰ ਨਹੀਂ ਚਲਾ ਰਹੇ ਹੋ, ਤਾਂ ਇਸਨੂੰ ਵਾਪਸ ਕਰ ਦਿਓ
20. ਸਾਈਕਲ 'ਤੇ ਯਾਤਰੀਆਂ ਨੂੰ ਜਾਂ ਟੋਕਰੀ ਵਿੱਚ ਜਾਨਵਰਾਂ/ਭਾਰੀਆਂ ਚੀਜ਼ਾਂ ਨਾ ਲਿਜਾਓ



ਅਤੇ ਅਖੀਰ ਵਿੱਚ, ਜੇ ਤੁਸੀਂ ਯੂਕੇ ਵਿੱਚ ਇੱਕ ਮਹਿਮਾਨ ਹੋ ਤਾਂ ਯਾਦ ਰੱਖੋ ਕਿ ਸਾਈਕਲ ਖੱਬੇ ਹੱਥ ਚਲਾਉਣੀ ਹੈ

ਸ਼ੁਰੂਆਤ ਕਰਨਾ

ਅੱਗੇ ਦੱਸੀ ਵੈਬਸਾਈਟ 'ਤੇ ਇੱਕ ਮੈਂਬਰ ਵਜੋਂ ਰਜਿਸਟਰ ਕਰੋ, ਆਪਣੀ ਪਹੁੰਚ ਫ਼ੀਸ ਦਾ ਭੁਗਤਾਨ ਕਰੋ ਅਤੇ Barclays Cycle Hire 'ਤੇ ਸਾਰੀ ਤਾਜ਼ਾ ਜਾਣਕਾਰੀ ਪ੍ਰਾਪਤ ਕਰੋ: tfl.gov.uk/barclayscyclehire

Barclays Cycle Hire ਕੋਲੋਂ ਸੰਪਰਕ: **0845 026 3630** ਜਾਂ ਜੇ ਯੂਕੇ ਤੋਂ ਬਾਹਰੋਂ ਕਾਲ ਕਰ ਰਹੇ ਹੋ ਤਾਂ ਕਿਰਪਾ ਕਰਕੇ **+44 (0)20 8216 6666** 'ਤੇ ਕਾਲ ਕਰੋ।



ਵੈਬਸਾਈਟ
tfl.gov.uk



24 ਘੰਟੇ ਯਾਤਰਾ ਬਾਰੇ ਜਾਣਕਾਰੀ
0843 222 1234*

*ਜੇ ਤੁਸੀਂ ਕਿਸੇ ਬੀਟੀ ਲੈਂਡਲਾਈਨ ਤੋਂ ਕਾਲ ਕਰ ਰਹੇ ਹੋ ਤਾਂ 5p ਪ੍ਰਤੀ ਮਿੰਟ ਤੋਂ ਵੱਧ ਦਾ ਭੁਗਤਾਨ ਨਹੀਂ ਕਰੋਗੇ।
ਹੋ ਸਕਦਾ ਹੈ ਕਿ ਕੋਈ ਕੁਨੈਕਸ਼ਨ ਖਰਚਾ ਹੋਵੇ। ਮੋਬਾਈਲਾਂ ਜਾਂ ਦੂਜੇ ਲੈਂਡਲਾਈਨ ਪ੍ਰਦਾਤਾਵਾਂ ਤੋਂ ਖਰਚੇ ਵੱਖ-ਵੱਖ ਹੋ ਸਕਦੇ ਹਨ।